

Sri Guru Granth Sahib

Displaying 937 of

ਆਪੁ ਗਇਆ ਦੁਖੁ ਕਟਿਆ ਹਰਿ ਵਰੁ ਪਾਇਆ ਨਾਰਿ ॥੪੭॥

Aap Gaeiaa Dhukh Kattiaa Har Var Paaeiaa Naar ||47||

Self-conceit is eliminated, and pain is eradicated; the soul bride obtains her Husband Lord. ||47||

ਰਾਮਕਲੀ ਓਅੰਕਾਰ (ਮਃ ੧) (੪੭):੮ - ਗੁਰੂ ਗ੍ਰੰਥ ਸਾਹਿਬ: ਅੰਗ ੯੩੭ ਪੰ. ੧

Raag Raamkali Dakhni Guru Nanak Dev

ਸੁਇਨਾ ਰੁਪਾ ਸੰਚੀਐ ਧਨੁ ਕਾਚਾ ਬਿਖੁ ਛਾਰੁ ॥

Sueinaa Rupaa Sancheeai Dhhan Kaachaa Bikh Shhaar ||

He hoards gold and silver, but this wealth is false and poisonous, nothing more than ashes.

ਰਾਮਕਲੀ ਓਅੰਕਾਰ (ਮਃ ੧) (੪੮):੧ - ਗੁਰੂ ਗ੍ਰੰਥ ਸਾਹਿਬ: ਅੰਗ ੯੩੭ ਪੰ. ੨

Raag Raamkali Dakhni Guru Nanak Dev

ਸਾਹੁ ਸਦਾਏ ਸੰਚਿ ਧਨੁ ਦੁਬਿਧਾ ਹੋਇ ਖੁਆਰੁ ॥

Saahu Sadhaaeae Sanch Dhhan Dhubidhhaa Hoe Khuaar ||

He calls himself a banker, gathering wealth, but he is ruined by his dual-mindedness.

ਰਾਮਕਲੀ ਓਅੰਕਾਰ (ਮਃ ੧) (੪੮):੨ - ਗੁਰੂ ਗ੍ਰੰਥ ਸਾਹਿਬ: ਅੰਗ ੯੩੭ ਪੰ. ੨

Raag Raamkali Dakhni Guru Nanak Dev

ਸਚਿਆਰੀ ਸਚੁ ਸੰਚਿਆ ਸਾਚਉ ਨਾਮੁ ਅਮੋਲੁ ॥

Sachiaaree Sach Sanchiaa Saacho Naam Amol ||

The truthful ones gather Truth; the True Name is priceless.

ਰਾਮਕਲੀ ਓਅੰਕਾਰ (ਮਃ ੧) (੪੮):੩ - ਗੁਰੂ ਗ੍ਰੰਥ ਸਾਹਿਬ: ਅੰਗ ੯੩੭ ਪੰ. ੨

Raag Raamkali Dakhni Guru Nanak Dev

ਹਰਿ ਨਿਰਮਾਇਲੁ ਉਜਲੋ ਪਤਿ ਸਾਚੀ ਸਚੁ ਬੋਲੁ ॥

Har Niramaaeil Oojalo Path Saachee Sach Bol ||

The Lord is immaculate and pure; through Him, their honor is true, and their speech is true.

ਰਾਮਕਲੀ ਓਅੰਕਾਰ (ਮਃ ੧) (੪੮):੪ - ਗੁਰੂ ਗ੍ਰੰਥ ਸਾਹਿਬ: ਅੰਗ ੯੩੭ ਪੰ. ੩

Raag Raamkali Dakhni Guru Nanak Dev

ਸਾਜਨੁ ਮੀਤੁ ਸੁਜਾਣੁ ਤੂ ਤੂ ਸਰਵਰੁ ਤੂ ਹੰਸੁ ॥

Saajan Meeth Sujaan Thoo Thoo Saravar Thoo Hans ||

You are my friend and companion, all-knowing Lord; You are the lake, and You are the swan.

ਰਾਮਕਲੀ ਓਅੰਕਾਰ (ਮਃ ੧) (੪੮):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੩

Raag Raamkali Dakhni Guru Nanak Dev

ਸਾਚਉ ਠਾਕੁਰੁ ਮਨਿ ਵਸੈ ਹਉ ਬਲਿਹਾਰੀ ਤਿਸੁ ॥

Saacho Thaakur Man Vasai Ho Balihaaree This ||

I am a sacrifice to that being, whose mind is filled with the True Lord and Master.

ਰਾਮਕਲੀ ਓਅੰਕਾਰ (ਮਃ ੧) (੪੮):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੪

Raag Raamkali Dakhni Guru Nanak Dev

ਮਾਇਆ ਮਮਤਾ ਮੋਹਣੀ ਜਿਨਿ ਕੀਤੀ ਸੋ ਜਾਣੁ ॥

Maaeiaa Mamathaa Mohanee Jin Keethee So Jaan ||

Know the One who created love and attachment to Maya, the Enticer.

ਰਾਮਕਲੀ ਓਅੰਕਾਰ (ਮਃ ੧) (੪੮):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੪

Raag Raamkali Dakhni Guru Nanak Dev

ਬਿਖਿਆ ਅੰਮ੍ਰਿਤੁ ਏਕੁ ਹੈ ਬੂਝੈ ਪੁਰਖੁ ਸੁਜਾਣੁ ॥੪੮॥

Bikhiaa Anmrith Eaek Hai Boojhai Purakh Sujaan ||48||

One who realizes the all-knowing Primal Lord, looks alike upon poison and nectar. ||48||

ਰਾਮਕਲੀ ਓਅੰਕਾਰ (ਮਃ ੧) (੪੮):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੫

Raag Raamkali Dakhni Guru Nanak Dev

ਖਿਮਾ ਵਿਹੂਣੇ ਖਪਿ ਗਏ ਖੂਹਣਿ ਲਖ ਅਸੰਖ ॥

Khimaa Vihoonae Khap Geae Khoohan Lakh Asankh ||

Without patience and forgiveness, countless hundreds of thousands have perished.

ਰਾਮਕਲੀ ਓਅੰਕਾਰ (ਮਃ ੧) (੪੮):੯ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੫

Raag Raamkali Dakhni Guru Nanak Dev

ਗਣਤ ਨ ਆਵੈ ਕਿਉ ਗਣੀ ਖਪਿ ਖਪਿ ਮੁਏ ਬਿਸੰਖ ॥

Ganath N Aavai Kio Ganee Khap Khap Mueae Bisankh ||

Their numbers cannot be counted; how could I count them? Bothered and bewildered, uncounted numbers have died.

ਰਾਮਕਲੀ ਓਅੰਕਾਰ (ਮਃ ੧) (੪੮):੧੦ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੬

Raag Raamkali Dakhni Guru Nanak Dev

ਖਸਮੁ ਪਛਾਣੈ ਆਪਣਾ ਖੁਲੈ ਬੰਧੁ ਨ ਪਾਇ ॥

Khasam Pashhaanai Aapanaa Khoolai Bandhh N Paae ||

One who realizes his Lord and Master is set free, and not bound by chains.

ਰਾਮਕਲੀ ਓਅੰਕਾਰ (ਮਃ ੧) (੪੮):੧੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੬

Raag Raamkali Dakhni Guru Nanak Dev

ਸਬਦਿ ਮਹਲੀ ਖਰਾ ਤੂ ਖਿਮਾ ਸਚੁ ਸੁਖ ਭਾਇ ॥

Sabadh Mehalee Kharaa Thoo Khimaa Sach Sukh Bhaae ||

Through the Word of the Shabad, enter the Mansion of the Lord's Presence; you shall be blessed with patience, forgiveness, truth and peace.

ਰਾਮਕਲੀ ਓਅੰਕਾਰ (ਮਃ ੧) (੪੯):੪ - ਗੁਰੂ ਗ੍ਰੰਥ ਸਾਹਿਬ: ਅੰਗ ੯੩੭ ਪੰ. ੬

Raag Raamkali Dakhni Guru Nanak Dev

ਖਰਚੁ ਖਰਾ ਧਨੁ ਧਿਆਨੁ ਤੂ ਆਪੇ ਵਸਹਿ ਸਰੀਰਿ ॥

Kharach Kharaa Dhhan Dhhiaan Thoo Aapae Vasehi Sareer ||

Partake of the true wealth of meditation, and the Lord Himself shall abide within your body.

ਰਾਮਕਲੀ ਓਅੰਕਾਰ (ਮਃ ੧) (੪੯):੫ - ਗੁਰੂ ਗ੍ਰੰਥ ਸਾਹਿਬ: ਅੰਗ ੯੩੭ ਪੰ. ੭

Raag Raamkali Dakhni Guru Nanak Dev

ਮਨਿ ਤਨਿ ਮੁਖਿ ਜਾਪੈ ਸਦਾ ਗੁਣ ਅੰਤਰਿ ਮਨਿ ਧੀਰ ॥

Man Than Mukh Jaapai Sadhaa Gun Anthar Man Dhheer ||

With mind, body and mouth, chant His Glorious Virtues forever; courage and composure shall enter deep within your mind.

ਰਾਮਕਲੀ ਓਅੰਕਾਰ (ਮਃ ੧) (੪੯):੬ - ਗੁਰੂ ਗ੍ਰੰਥ ਸਾਹਿਬ: ਅੰਗ ੯੩੭ ਪੰ. ੭

Raag Raamkali Dakhni Guru Nanak Dev

ਹਉਮੈ ਖਪੈ ਖਪਾਇਸੀ ਬੀਜਉ ਵਥੁ ਵਿਕਾਰੁ ॥

Houmai Khapai Khapaaeisee Beejo Vathh Vikaar ||

Through egotism, one is distracted and ruined; other than the Lord, all things are corrupt.

ਰਾਮਕਲੀ ਓਅੰਕਾਰ (ਮਃ ੧) (੪੯):੭ - ਗੁਰੂ ਗ੍ਰੰਥ ਸਾਹਿਬ: ਅੰਗ ੯੩੭ ਪੰ. ੮

Raag Raamkali Dakhni Guru Nanak Dev

ਜੰਤ ਉਪਾਇ ਵਿਚਿ ਪਾਇਅਨੁ ਕਰਤਾ ਅਲਗੁ ਅਪਾਰੁ ॥੪੯॥

Janth Oupaae Vich Paaeian Karathaa Alag Apaar ||49||

Forming His creatures, He placed Himself within them; the Creator is unattached and infinite. ||49||

ਰਾਮਕਲੀ ਓਅੰਕਾਰ (ਮਃ ੧) (੪੯):੮ - ਗੁਰੂ ਗ੍ਰੰਥ ਸਾਹਿਬ: ਅੰਗ ੯੩੭ ਪੰ. ੮

Raag Raamkali Dakhni Guru Nanak Dev

ਸ੍ਰਿਸਟੇ ਭੇਉ ਨ ਜਾਣੈ ਕੋਇ ॥

Srisattae Bhaeo N Jaanai Koe ||

No one knows the mystery of the Creator of the World.

ਰਾਮਕਲੀ ਓਅੰਕਾਰ (ਮਃ ੧) (੫੦):੧ - ਗੁਰੂ ਗ੍ਰੰਥ ਸਾਹਿਬ: ਅੰਗ ੯੩੭ ਪੰ. ੯

Raag Raamkali Dakhni Guru Nanak Dev

ਸ੍ਰਿਸਟਾ ਕਰੈ ਸੁ ਨਿਹਚਉ ਹੋਇ ॥

Srisattaa Karai S Nihacho Hoe ||

Whatever the Creator of the World does, is certain to occur.

ਰਾਮਕਲੀ ਓਅੰਕਾਰ (ਮਃ ੧) (੫੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੯

Raag Raamkali Dakhni Guru Nanak Dev

ਸੰਪੈ ਕਉ ਈਸਰੁ ਧਿਆਈਐ ॥

Sanpai Ko Eesar Dhhiaaeai ||

For wealth, some meditate on the Lord.

ਰਾਮਕਲੀ ਓਅੰਕਾਰ (ਮਃ ੧) (੫੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੯

Raag Raamkali Dakhni Guru Nanak Dev

ਸੰਪੈ ਪੁਰਬਿ ਲਿਖੇ ਕੀ ਪਾਈਐ ॥

Sanpai Purab Likhae Kee Paaeeai ||

By pre-ordained destiny, wealth is obtained.

ਰਾਮਕਲੀ ਓਅੰਕਾਰ (ਮਃ ੧) (੫੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੦

Raag Raamkali Dakhni Guru Nanak Dev

ਸੰਪੈ ਕਾਰਣਿ ਚਾਕਰ ਚੋਰ ॥

Sanpai Kaaran Chaakar Chor ||

For the sake of wealth, some become servants or thieves.

ਰਾਮਕਲੀ ਓਅੰਕਾਰ (ਮਃ ੧) (੫੦):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੦

Raag Raamkali Dakhni Guru Nanak Dev

ਸੰਪੈ ਸਾਥਿ ਨ ਚਾਲੈ ਹੋਰ ॥

Sanpai Saathh N Chalai Hor ||

Wealth does not go along with them when they die; it passes into the hands of others.

ਰਾਮਕਲੀ ਓਅੰਕਾਰ (ਮਃ ੧) (੫੦):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੦

Raag Raamkali Dakhni Guru Nanak Dev

ਬਿਨੁ ਸਾਚੇ ਨਹੀ ਦਰਗਹ ਮਾਨੁ ॥

Bin Saachae Nehee Dharageh Maan ||

Without Truth, honor is not obtained in the Court of the Lord.

ਰਾਮਕਲੀ ਓਅੰਕਾਰ (ਮਃ ੧) (੫੦):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੧

Raag Raamkali Dakhni Guru Nanak Dev

ਹਰਿ ਰਸੁ ਪੀਵੈ ਛੁਟੈ ਨਿਦਾਨਿ ॥੫੦॥

Har Ras Peevai Shhuttai Nidhaan ||50||

Drinking in the subtle essence of the Lord, one is emancipated in the end. ||50||

ਰਾਮਕਲੀ ਓਅੰਕਾਰ (ਮਃ ੧) (੫੦):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੧

Raag Raamkali Dakhni Guru Nanak Dev

ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨੁ ॥

Haerath Haerath Hae Sakhee Hoe Rehee Hairaan ||

Seeing and perceiving, O my companions, I am wonder-struck and amazed.

ਰਾਮਕਲੀ ਓਅੰਕਾਰ (ਮਃ ੧) (੫੧):੧ - ਗੁਰੂ ਗ੍ਰੰਥ ਸਾਹਿਬ: ਅੰਗ ੯੩੭ ਪੰ. ੧੧

Raag Raamkali Dakhni Guru Nanak Dev

ਹਉ ਹਉ ਕਰਤੀ ਮੈ ਮੁਈ ਸਬਦਿ ਰਵੈ ਮਨਿ ਗਿਆਨੁ ॥

Ho Ho Karathee Mai Muee Sabadh Ravai Man Giaan ||

My egotism, which proclaimed itself in possessiveness and self-conceit, is dead. My mind chants the Word of the Shabad, and attains spiritual wisdom.

ਰਾਮਕਲੀ ਓਅੰਕਾਰ (ਮਃ ੧) (੫੧):੨ - ਗੁਰੂ ਗ੍ਰੰਥ ਸਾਹਿਬ: ਅੰਗ ੯੩੭ ਪੰ. ੧੨

Raag Raamkali Dakhni Guru Nanak Dev

ਹਾਰ ਡੋਰ ਕੰਕਨ ਘਣੇ ਕਰਿ ਥਾਕੀ ਸੀਗਾਰੁ ॥

Haar Ddor Kankan Ghanae Kar Thhaakee Seegaar ||

I am so tired of wearing all these necklaces, hair-ties and bracelets, and decorating myself.

ਰਾਮਕਲੀ ਓਅੰਕਾਰ (ਮਃ ੧) (੫੧):੩ - ਗੁਰੂ ਗ੍ਰੰਥ ਸਾਹਿਬ: ਅੰਗ ੯੩੭ ਪੰ. ੧੨

Raag Raamkali Dakhni Guru Nanak Dev

ਮਿਲਿ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ ॥

Mil Preetham Sukh Paaeiaa Sagal Gunaa Gal Haar ||

Meeting with my Beloved, I have found peace; now, I wear the necklace of total virtue.

ਰਾਮਕਲੀ ਓਅੰਕਾਰ (ਮਃ ੧) (੫੧):੪ - ਗੁਰੂ ਗ੍ਰੰਥ ਸਾਹਿਬ: ਅੰਗ ੯੩੭ ਪੰ. ੧੩

Raag Raamkali Dakhni Guru Nanak Dev

ਨਾਨਕ ਗੁਰਮੁਖਿ ਪਾਈਐ ਹਰਿ ਸਿਉ ਪ੍ਰੀਤਿ ਪਿਆਰੁ ॥

Naanak Guramukh Paaeeai Har Sio Preeth Pjaar ||

O Nanak, the Gurmukh attains the Lord, with love and affection.

ਰਾਮਕਲੀ ਓਅੰਕਾਰ (ਮਃ ੧) (੫੧):੫ - ਗੁਰੂ ਗ੍ਰੰਥ ਸਾਹਿਬ: ਅੰਗ ੯੩੭ ਪੰ. ੧੩

Raag Raamkali Dakhni Guru Nanak Dev

ਹਰਿ ਬਿਨੁ ਕਿਨਿ ਸੁਖੁ ਪਾਇਆ ਦੇਖਹੁ ਮਨਿ ਬੀਚਾਰਿ ॥

Har Bin Kin Sukh Paaeiaa Dhaekhahu Man Beechaar ||

Without the Lord, who has found peace? Reflect upon this in your mind, and see.

ਰਾਮਕਲੀ ਓਅੰਕਾਰ (ਮਃ ੧) (੫੧):੬ - ਗੁਰੂ ਗ੍ਰੰਥ ਸਾਹਿਬ: ਅੰਗ ੯੩੭ ਪੰ. ੧੪

Raag Raamkali Dakhni Guru Nanak Dev

ਹਰਿ ਪੜਣਾ ਹਰਿ ਬੁਝਣਾ ਹਰਿ ਸਿਉ ਰਖਹੁ ਪਿਆਰੁ ॥

Har Parranaa Har Bujhanaa Har Sio Rakhahu Pjaar ||

Read about the Lord, understand the Lord, and enshrine love for the Lord.

ਰਾਮਕਲੀ ਓਅੰਕਾਰ (ਮਃ ੧) (੫੧):੭ - ਗੁਰੂ ਗ੍ਰੰਥ ਸਾਹਿਬ: ਅੰਗ ੯੩੭ ਪੰ. ੧੪

Raag Raamkali Dakhni Guru Nanak Dev

ਹਰਿ ਜਪੀਐ ਹਰਿ ਧਿਆਈਐ ਹਰਿ ਕਾ ਨਾਮੁ ਅਧਾਰੁ ॥੫੧॥

Har Japeeai Har Dhhiaaeai Har Kaa Naam Adhhaar ||51||

Chant the Lord's Name, and meditate on the Lord; hold tight to the Support of the Name of the Lord.
||51||

ਰਾਮਕਲੀ ਓਅੰਕਾਰ (ਮਃ ੧) (੫੧):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੫

Raag Raamkali Dakhni Guru Nanak Dev

ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥

Laekh N Mittee Hae Sakhee Jo Likhiaa Karathaar ||

The inscription inscribed by the Creator Lord cannot be erased, O my companions.

ਰਾਮਕਲੀ ਓਅੰਕਾਰ (ਮਃ ੧) (੫੨):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੫

Raag Raamkali Dakhni Guru Nanak Dev

ਆਪੇ ਕਾਰਣੁ ਜਿਨਿ ਕੀਆ ਕਰਿ ਕਿਰਪਾ ਪਗੁ ਧਾਰਿ ॥

Aapae Kaaran Jin Keeaa Kar Kirapaa Pag Dhhaar ||

He who created the universe, in His Mercy, installs His Feet within us.

ਰਾਮਕਲੀ ਓਅੰਕਾਰ (ਮਃ ੧) (੫੨):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੬

Raag Raamkali Dakhni Guru Nanak Dev

ਕਰਤੇ ਹਥਿ ਵਡਿਆਈਆ ਬੂਝਹੁ ਗੁਰ ਬੀਚਾਰਿ ॥

Karathae Hathh Vaddiaaeaaa Boojhahu Gur Beechaar ||

Glorious greatness rests in the Hands of the Creator; reflect upon the Guru, and understand this.

ਰਾਮਕਲੀ ਓਅੰਕਾਰ (ਮਃ ੧) (੫੨):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੬

Raag Raamkali Dakhni Guru Nanak Dev

ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ ॥

Likhiaa Faer N Sakeeai Jio Bhaavee Thio Saar ||

This inscription cannot be challenged. As it pleases You, You care for me.

ਰਾਮਕਲੀ ਓਅੰਕਾਰ (ਮਃ ੧) (੫੨):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੭

Raag Raamkali Dakhni Guru Nanak Dev

ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ ॥

Nadhar Thaeree Sukh Paaeiaa Naanak Sabadh Veechaar ||

By Your Glance of Grace, I have found peace; O Nanak, reflect upon the Shabad.

ਰਾਮਕਲੀ ਓਅੰਕਾਰ (ਮਃ ੧) (੫੨):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੭

Raag Raamkali Dakhni Guru Nanak Dev

ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ ਬੀਚਾਰਿ ॥

Manamukh Bhoolae Pach Mueae Oubarae Gur Beechaar ||

The self-willed manmukhs are confused; they rot away and die. Only by reflecting upon the Guru can they be saved.

ਰਾਮਕਲੀ ਓਅੰਕਾਰ (ਮਃ ੧) (੫੨):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੮

Raag Raamkali Dakhni Guru Nanak Dev

ਜਿ ਪੁਰਖੁ ਨਦਰਿ ਨ ਆਵਈ ਤਿਸ ਕਾ ਕਿਆ ਕਰਿ ਕਹਿਆ ਜਾਇ ॥

J Purakh Nadhar N Aavee This Kaa Kiaa Kar Kehiaa Jaae ||

What can anyone say, about that Primal Lord, who cannot be seen?

ਰਾਮਕਲੀ ਓਅੰਕਾਰ (ਮਃ ੧) (੫੨):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੮

Raag Raamkali Dakhni Guru Nanak Dev

ਬਲਿਹਾਰੀ ਗੁਰ ਆਪਣੇ ਜਿਨਿ ਹਿਰਦੈ ਦਿਤਾ ਦਿਖਾਇ ॥੫੨॥

Balihaaree Gur Aapanae Jin Hiradhai Dhithaa Dhikhaae ||52||

I am a sacrifice to my Guru, who has revealed Him to me, within my own heart. ||52||

ਰਾਮਕਲੀ ਓਅੰਕਾਰ (ਮਃ ੧) (੫੨):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੯

Raag Raamkali Dakhni Guru Nanak Dev

ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ ॥

Paadhhaa Parriaa Aakheeai Bidhiaa Bicharai Sehaj Subhaae ||

That Pandit, that religious scholar, is said to be well-educated, if he contemplates knowledge with intuitive ease.

ਰਾਮਕਲੀ ਓਅੰਕਾਰ (ਮਃ ੧) (੫੩):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੯

Raag Raamkali Dakhni Guru Nanak Dev